

(A NON-BANKING FINANCIAL COMPANY)

Regd. Office & Corporate Office : "Nahar Tower", 375, Industrial Area-A, Ludhiana-141 003 (INDIA)

Phones : 91-161-2600701 to 705, 2606977 to 980 Fax : 91-161-2222942, 2601956

Email : secncfs@owmnahar.com Web Site : www.owmnahar.com CIN No. : L45202PB2006PLC029968

GST No. : 03AACCN2866Q1Z2

NCFSL/SD/2023-24/

July 11, 2023

Corporate Listing Department The National Stock Exchange of India Limited Exchange Plaza, 5th Floor, Plot No. C/1, G-Block Bandra-Kurla Complex, Bandra (E) MUMBAI – 400 051	Corporate Relations Department The BSE Limited 25th Floor, P.J. Tower, Dalal Street, Mumbai MUMBAI – 400 001
SYMBOL: NAHARCAP	SCRIP CODE: 532952

SUB: NEWSPAPER PUBLICATION

Dear Sir,

Pursuant to Regulation 47 and other applicable provisions of SEBI (Listing Obligations and Disclosure Requirements) Regulations, 2015, please find enclosed herewith copies of newspaper Notice to shareholders u/s 124(6) of the Companies Act, 2013 read with IEPF Authority (Accounting, Audit, Transfer and Refund) Rules, 2016 published in "Business Standard" and "Punjabi Jagran" dated July 11, 2023, for transfer of shares to IEPF Fund in respect of shareholders whose dividend remained unclaimed for seven years starting from 2015-16 onwards.

Further, full details of shareholders and shares due for transfer to IEPF Account has already been uploaded on Company's website i.e. www.owmnahar.com. In terms of the above said Rules, the Company has also sent individual letters to the concerned shareholders at their registered address for taking appropriate action in this regard.

This is for the information of the general public as well as members of the Exchange.

Thanking you,

Yours faithfully,

For NAHAR CAPITAL AND FINANCIAL SERVICES LTD.

ANJALI
MODGIL

Digitally signed by
ANJALI MODGIL
Date: 2023.07.11
17:08:40 +05'30'

**(ANJALI MODGIL)
COMPANY SECRETARY**

Encls: As above

Gurugram Office :

Flat No. 22-B, Sector-18, Gurugram-120 015

Ph. : 91-124-2430532 - 2430533

Fax : 91 -124-2430536

Email: delhi@owmnahar.com



ਮੁਕਲ ਤਕਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਾਮਚੰਦ ਸਿੰਘ ਨੇ ਚਿੱਠਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ, 'ਪੰਜਾਬ'...

ਨ ਤੇਜ਼

ਸਿੱਖ ਗੁਰਬਾਣੀ ਦੇ ਲਾਈਵ ਟ ਲਈ ਯੂ-ਟਿਊਬ 'ਚ ਤੋਂ ਲੈ ਰਹੀ ਹੈ ਸਹਿਯੋਗ

ਕਿ ਗੁਰਬਾਣੀ ਦੇ ਸਿੱਖ ਪ੍ਰਸਾਰਣ 'ਚ ਬੇਮੁਲ ਲਈ ਬਣਾਈ ਗਈ ਹੈ ਨਿਰਧਾਰਿਤ ਇਕੱਠੇ ਕੀਤੇ ਵੇਚ ਸੰਸਥਾ ਨੂੰ ਚੈਨਲ ਸ਼ੁਰੂ ਕਰਨ ਸਿ ਨਹੀਂ ਮਿਲਦਾ, ਇਹ ਸਭ ਤੋਂ ਹਨ ਹੈ।

ਏਸ਼ਨਾ ਬਣਦਾ ਹੈ ਕਿ 23 ਤਰੀਕ 'ਚਿਊ 'ਤੇ ਪ੍ਰਸਾਰਣ ਸ਼ੁਰੂ ਕਰਨ 'ਚ ਯੂ-ਟਿਊਬ ਘਰਾਣਿਆਂ ਨਾਲ ਕਰ ਕੇ ਨੁਕਤੇ ਹਾਸਲ ਕੀਤੇ ਹਨ ਹੀ ਇਸ ਕਾਰਜ ਲਈ ਆਪਣੇ ਕਰਨ ਲਈ ਤਿਆਰ ਹਨ। ਨਾਲ ਹੁਣੇ ਇਸ ਮਸਲੇ ਨੂੰ ਹੱਲ ਕਰ ਕੇ ਨਿਰੋੜ ਸੰਗਤਾ ਖਿਆ ਜਾਵੇਗਾ।



ਸਨਮਾਨਤ ਕਰਦੇ ਹੋਏ

ਰੇ ਦੇ ਮਿਲੇ

ਰਕਾਰ ਘੱਟ ਗਿਣਤੀਆਂ ਦੀ ਖੁਕਰਨਾ ਚਾਹੁੰਦੀ ਹੈ ਖੁਕਤਮ : ਸ, ਇਸੇ ਲਈ ਜਥੇਦਾਰ ਨੂੰ ਜਿਯਾ

ਸੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਸਿੰਘ ਅਦਲਵੀਲ ਵੀ 51

ਸੌਕੇ ਸੁਚਨਾ ਅਧਿਕਾਰੀ ਲ ਸਿੰਘ ਤੇ ਜਤਿੰਦਰਪਾਲ ਸਿੰਘ ਨਤ ਕੀਤਾ।

ਕੀਤੇ ਜਾਣ ਦੇ ਮਾਮਲੇ ਵਿਚ ਸੋਮਵਾਰ ਨੂੰ ਡਵੀਜ਼ਨ) ਰਮਨਦੀਪ ਕੋਰ ਦੀ ਅਦਾਲਤ

ਨਾਹਰ ਸਪਿਨਿੰਗ ਮਿਲਜ਼ ਲਿਮਿਟਡ
CIN: L17115PB1980PLC004341
ਰਜਿ. ਦਫ਼ਤਰ : 373, ਇੰਡਸਟ੍ਰੀਅਲ-ਏ, ਲੁਧਿਆਣਾ-14 1003
ਫੋਨ ਨੰ. 0161-2600701-705, ਫੈਕਸ : 0161-2222942
ਈ-ਮੇਲ: secnsm@owmnahar.com, ਵੈਬਸਾਈਟ: www.owmnahar.com

ਸ਼ੇਅਰਹੋਲਡਰਾਂ ਨੂੰ ਨੋਟਿਸ
ਸਮੇਂ-ਸਮੇਂ 'ਤੇ ਸੇਧ ਗਏ ਇਨਵੈਸਟਰ ਐਂਕੂਰੇਸ਼ਨ ਐਂਡ ਪ੍ਰੋਟੈਕਸ਼ਨ ਡੈੱਡ ਆਥਾਰਿਟੀ (ਅਕਾਊਂਟਿੰਗ, ਆਡਿਟ, ਟਰਾਂਸਕਰ ਅਤੇ ਰਿਕੌਡ) ਰੂਲਜ਼ 2016 ('ਇ ਰੂਲਜ਼') ਨਾਲ ਪੜ੍ਹੇ ਜਾਂਦੇ ਕੰਪਨੀਜ਼ ਐਂਕਟ, 2013 ('ਇ ਐਕਟ') ਦੇ ਸੈਕਸ਼ਨ 124(6) ਦੀਆਂ ਵਿਵਸਥਾਵਾਂ ਅਧੀਨ ਕੰਪਨੀ ਦੇ ਸ਼ੇਅਰ ਹੋਲਡਰਾਂ ਨੂੰ ਨੋਟਿਸ ਦਿੱਤਾ ਜਾਂਦਾ ਹੈ। ਐਕਟ ਅਤੇ ਰੂਲਜ਼ ਸਮੂਹ ਤੋਂ 'ਤੇ ਸਾਰੇ ਸ਼ੇਅਰਾਂ ਦੀ ਟਰਾਂਸਕਰ ਲਈ ਵਿਵਸਥਾਵਾਂ ਵਾਲੇ ਹਨ ਜਿਨ੍ਹਾਂ ਦਾ ਸੰਬੰਧ ਸ਼ੇਅਰ ਹੋਲਡਰਾਂ ਵੱਲੋਂ ਇਨਵੈਸਟਰ ਐਂਕੂਰੇਸ਼ਨ ਐਂਡ ਪ੍ਰੋਟੈਕਸ਼ਨ ਡੈੱਡ (ਆਈਏਪੀਐਫ) ਆਥਾਰਿਟੀ ਦੇ ਡੀਮੈਂਡ ਖਾਤੇ ਵਿੱਚ ਲਗਾਤਾਰ 7 (ਸੱਤ) ਸਾਲਾਂ ਲਈ ਲਾਗੂਮ ਨੂੰ ਡਨਾਇਆ/ਦਾਅਵਾ ਪੈਸ ਨਹੀਂ ਕੀਤਾ ਗਿਆ।

ਨਾਹਰ ਕੈਪੀਟਲ ਐਂਡ ਵਾਈਨਾਂਸ਼ੀਅਲ ਸਰਵਿਸਿਜ਼ ਲਿਮਿਟਡ
CIN : L45202PB2006PLC029968
ਰਜਿ. ਦਫ਼ਤਰ : 375, ਇੰਡਸਟ੍ਰੀਅਲ-ਏ, ਲੁਧਿਆਣਾ-14 1003
ਫੋਨ ਨੰ. 0161-2600701-705, ਫੈਕਸ : 0161-2222942
ਈ-ਮੇਲ: secncts@owmnahar.com, ਵੈਬਸਾਈਟ: www.owmnahar.com

ਸ਼ੇਅਰਹੋਲਡਰਾਂ ਨੂੰ ਨੋਟਿਸ
ਸਮੇਂ-ਸਮੇਂ 'ਤੇ ਸੇਧ ਗਏ ਇਨਵੈਸਟਰ ਐਂਕੂਰੇਸ਼ਨ ਐਂਡ ਪ੍ਰੋਟੈਕਸ਼ਨ ਡੈੱਡ ਆਥਾਰਿਟੀ (ਅਕਾਊਂਟਿੰਗ, ਆਡਿਟ, ਟਰਾਂਸਕਰ ਅਤੇ ਰਿਕੌਡ) ਰੂਲਜ਼ 2016 ('ਇ ਰੂਲਜ਼') ਨਾਲ ਪੜ੍ਹੇ ਜਾਂਦੇ ਕੰਪਨੀਜ਼ ਐਂਕਟ, 2013 ('ਇ ਐਕਟ') ਦੇ ਸੈਕਸ਼ਨ 124(6) ਦੀਆਂ ਵਿਵਸਥਾਵਾਂ ਅਧੀਨ ਕੰਪਨੀ ਦੇ ਸ਼ੇਅਰ ਹੋਲਡਰਾਂ ਨੂੰ ਨੋਟਿਸ ਦਿੱਤਾ ਜਾਂਦਾ ਹੈ। ਐਕਟ ਅਤੇ ਰੂਲਜ਼ ਸਮੂਹ ਤੋਂ 'ਤੇ ਸਾਰੇ ਸ਼ੇਅਰਾਂ ਦੀ ਟਰਾਂਸਕਰ ਲਈ ਵਿਵਸਥਾਵਾਂ ਵਾਲੇ ਹਨ ਜਿਨ੍ਹਾਂ ਦਾ ਸੰਬੰਧ ਸ਼ੇਅਰ ਹੋਲਡਰਾਂ ਵੱਲੋਂ ਇਨਵੈਸਟਰ ਐਂਕੂਰੇਸ਼ਨ ਐਂਡ ਪ੍ਰੋਟੈਕਸ਼ਨ ਡੈੱਡ (ਆਈਏਪੀਐਫ) ਆਥਾਰਿਟੀ ਦੇ ਡੀਮੈਂਡ ਖਾਤੇ ਵਿੱਚ ਲਗਾਤਾਰ 7 (ਸੱਤ) ਸਾਲਾਂ ਲਈ ਲਾਗੂਮ ਨੂੰ ਡਨਾਇਆ/ਦਾਅਵਾ ਪੈਸ ਨਹੀਂ ਕੀਤਾ ਗਿਆ।

ਨਾਹਰ ਪੋਲੀ ਫਿਲਮਜ਼ ਲਿਮਿਟਡ
CIN: L17115PB1988PLC008820
ਰਜਿ. ਦਫ਼ਤਰ : 376, ਇੰਡਸਟ੍ਰੀਅਲ-ਏ, ਲੁਧਿਆਣਾ-14 1003
ਫੋਨ ਨੰ. 0161-2600701-705, ਫੈਕਸ : 0161-2222942
ਈ-ਮੇਲ: secnel@owmnahar.com, ਵੈਬਸਾਈਟ: www.owmnahar.com

ਸ਼ੇਅਰਹੋਲਡਰਾਂ ਨੂੰ ਨੋਟਿਸ
ਸਮੇਂ-ਸਮੇਂ 'ਤੇ ਸੇਧ ਗਏ ਇਨਵੈਸਟਰ ਐਂਕੂਰੇਸ਼ਨ ਐਂਡ ਪ੍ਰੋਟੈਕਸ਼ਨ ਡੈੱਡ ਆਥਾਰਿਟੀ (ਅਕਾਊਂਟਿੰਗ, ਆਡਿਟ, ਟਰਾਂਸਕਰ ਅਤੇ ਰਿਕੌਡ) ਰੂਲਜ਼ 2016 ('ਇ ਰੂਲਜ਼') ਨਾਲ ਪੜ੍ਹੇ ਜਾਂਦੇ ਕੰਪਨੀਜ਼ ਐਂਕਟ, 2013 ('ਇ ਐਕਟ') ਦੇ ਸੈਕਸ਼ਨ 124(6) ਦੀਆਂ ਵਿਵਸਥਾਵਾਂ ਅਧੀਨ ਕੰਪਨੀ ਦੇ ਸ਼ੇਅਰ ਹੋਲਡਰਾਂ ਨੂੰ ਨੋਟਿਸ ਦਿੱਤਾ ਜਾਂਦਾ ਹੈ। ਐਕਟ ਅਤੇ ਰੂਲਜ਼ ਸਮੂਹ ਤੋਂ 'ਤੇ ਸਾਰੇ ਸ਼ੇਅਰਾਂ ਦੀ ਟਰਾਂਸਕਰ ਲਈ ਵਿਵਸਥਾਵਾਂ ਵਾਲੇ ਹਨ ਜਿਨ੍ਹਾਂ ਦਾ ਸੰਬੰਧ ਸ਼ੇਅਰ ਹੋਲਡਰਾਂ ਵੱਲੋਂ ਇਨਵੈਸਟਰ ਐਂਕੂਰੇਸ਼ਨ ਐਂਡ ਪ੍ਰੋਟੈਕਸ਼ਨ ਡੈੱਡ (ਆਈਏਪੀਐਫ) ਆਥਾਰਿਟੀ ਦੇ ਡੀਮੈਂਡ ਖਾਤੇ ਵਿੱਚ ਲਗਾਤਾਰ 7 (ਸੱਤ) ਸਾਲਾਂ ਲਈ ਲਾਗੂਮ ਨੂੰ ਡਨਾਇਆ/ਦਾਅਵਾ ਪੈਸ ਨਹੀਂ ਕੀਤਾ ਗਿਆ।

ਵਾਰਮ ਨੰ. ਸੀਏਏ-2
[ਸੈਕਸ਼ਨ 230 (3) ਅਤੇ ਰੂਲ 6 ਅਤੇ 7 ਦੀ ਪਾਲਣਾ ਹਿੱਤ]
ਮਾਨਯੋਗ ਨੌਜਵਾਨ ਕੰਪਨੀ ਲਾਭ ਟ੍ਰਿਬਿਊਨਲ ਬੈਚ, ਚੰਡੀਗੜ੍ਹ ਦੇ ਸਾਹਮਣੇ
ਕੰਪਨੀ ਅਰਜੀ ਨੰ. (ਸੀਏਏ) 15/Chd/Pb/2023

ਕੰਪਨੀਜ਼ (ਸਮਝੌਤੇ, ਪ੍ਰਬੰਧ ਅਤੇ ਰਲੇਏ) ਨਿਯਮ, 2016 ਦੇ ਨਿਯਮ 6 ਅਤੇ 7 ਨਾਲ ਪੜ੍ਹੇ ਜਾਂਦੇ ਕੰਪਨੀਜ਼ ਐਕਟ, 2013 ਦੇ ਸੈਕਸ਼ਨ 230-232 ਦੇ ਮਾਮਲੇ ਵਿੱਚ ਅਤੇ ਹੇਠ ਲਿਖਿਆਂ ਦੇ ਮਾਮਲੇ ਵਿੱਚ
ਬੈਚਕ ਸਪੱਸ਼ਲ ਸਟੀਲਜ਼ ਪ੍ਰਾਈਵੇਟ ਲਿਮਿਟਡ
ਸਿਸਟਾ ਰਜਿਸਟਰਡ ਦਫਤਰ ਪਿੰਡ ਤੁਰਾ, ਅਮਰੋਲ ਰੋਡ, ਸਾਹਮਣੇ ਸਿਮਰਨ ਨੀਵਲ ਇੰਡਿ, ਮੰਡੀ ਗੋਬਿੰਦਗੜ੍ਹ, ਫ਼ਤਹਿਗੜ੍ਹ ਸਾਹਿਬ, ਪੰਜਾਬ-147301। ਵਿਖੇ ਹੈ।
ਪਰਕਾਸ਼ ਮਲਟੀਮੀਡੀਅਲ ਪ੍ਰਾਈਵੇਟ ਲਿਮਿਟਡ,
ਸਿਸਟਾ ਰਜਿਸਟਰਡ ਦਫਤਰ 447, ਸੈਕਟਰ-ਊਸੀ, ਜੀਟੀ ਰੋਡ, ਮੰਡੀ ਗੋਬਿੰਦਗੜ੍ਹ, ਫ਼ਤਹਿਗੜ੍ਹ ਸਾਹਿਬ, ਪੰਜਾਬ-147301। ਵਿਖੇ ਹੈ।
(ਟਰਾਂਸਕਰ ਕੰਪਨੀ 1/ਬਿਨਕਾਰ ਕੰਪਨੀ 1)
ਬਿਹਾਰੀ ਲਾਲ ਇਸਪਾਤ ਪ੍ਰਾਈਵੇਟ ਲਿਮਿਟਡ
ਸਿਸਟਾ ਰਜਿਸਟਰਡ ਦਫਤਰ ਪਿੰਡ ਸਲਾਈ, ਅਮਰੋਲ ਰੋਡ, ਮੰਡੀ ਗੋਬਿੰਦਗੜ੍ਹ, ਫ਼ਤਹਿਗੜ੍ਹ ਸਾਹਿਬ, ਪੰਜਾਬ-147301। ਵਿਖੇ ਹੈ।
(ਟਰਾਂਸਕਰ ਕੰਪਨੀ 2/ਬਿਨਕਾਰ ਕੰਪਨੀ 2)
ਬੈਚਕ ਸਪੱਸ਼ਲ ਸਟੀਲਜ਼ ਪ੍ਰਾਈਵੇਟ ਲਿਮਿਟਡ ਦੇ ਸਕਿਰਿਟਡ ਡ੍ਰੈਡਿਟਰਜ਼ ਅਤੇ ਅਟਾਸਕਿਰਿਟਡ ਡ੍ਰੈਡਿਟਰਜ਼ ਦੀਆਂ ਮੀਟਿੰਗਾਂ ਅਤੇ ਬਿਹਾਰੀ ਲਾਲ ਇਸਪਾਤ ਪ੍ਰਾਈਵੇਟ ਲਿਮਿਟਡ ਦੇ ਸਕਿਰਿਟਡ ਡ੍ਰੈਡਿਟਰਜ਼ ਅਤੇ ਅਟਾਸਕਿਰਿਟਡ ਡ੍ਰੈਡਿਟਰਜ਼ ਦੀਆਂ ਮੀਟਿੰਗਾਂ ਦੇ ਨੋਟਿਸ ਦੇ ਇਤਿਹਾਸਿਕ ਨੋਟਿਸ ਦਿੱਤਾ ਜਾਂਦਾ ਹੈ ਕਿ ਮਿਤੀ 15 ਜੂਨ, 2023 ਦੇ ਇਕ ਹੁਕਮ ('ਹੁਕਮ') ਰਾਹੀਂ ਨੌਜਵਾਨ ਕੰਪਨੀ ਲਾਭ ਟ੍ਰਿਬਿਊਨਲ ('ਐਨਐਲਟੀ/ਟ੍ਰਿਬਿਊਨਲ') ਦੇ ਚੰਡੀਗੜ੍ਹ ਬੈਚ ਨੰ. ਕੰਪਨੀਜ਼ ਐਕਟ, 2013 ਦੇ ਸੈਕਸ਼ਨ 230-232 ਅਤੇ ਬੈਚਕ ਸਪੱਸ਼ਲ ਸਟੀਲਜ਼ ਪ੍ਰਾਈਵੇਟ ਲਿਮਿਟਡ ('ਟਰਾਂਸਕਰ ਕੰਪਨੀ 1') ਅਤੇ ਪਰਕਾਸ਼ ਮਲਟੀਮੀਡੀਅਲ ਪ੍ਰਾਈਵੇਟ ਲਿਮਿਟਡ ('ਟਰਾਂਸਕਰ ਕੰਪਨੀ 2') ਅਤੇ ਬਿਹਾਰੀ ਲਾਲ ਇਸਪਾਤ ਪ੍ਰਾਈਵੇਟ ਲਿਮਿਟਡ ('ਟਰਾਂਸਕਰ ਕੰਪਨੀ 3') ਅਤੇ ਉਨ੍ਹਾਂ ਦੇ ਸਬੰਧਿਤ ਸ਼ੇਅਰ ਧਰਮ ਅਤੇ ਡ੍ਰੈਡਿਟਰਜ਼ ('ਸਰਕੀਟ') ਦੇ ਰਲੇਏ ਦੇ ਪ੍ਰਬੰਧ ਦੀ ਯੋਜਨਾ ਵਿਚ ਸਪੱਸ਼ਲ ਪ੍ਰਬੰਧ 'ਤੇ ਵਿਚਾਰ ਕਰਨ, ਅਤੇ ਜੇ ਕੀ ਹੋਵੇ, ਤਾਂ ਡ੍ਰੈਡਿਟਰਜ਼ (ਡ੍ਰੈਡਿਟਰਜ਼) ਨਾਲ ਜੋ ਇਸ ਤੋਂ ਬਿਨਾਂ ਮਨੁੱਖਤਾ ਕਰਨ ਲਈ ਟਰਾਂਸਕਰ ਕੰਪਨੀ 1/ਬਿਨਕਾਰ ਕੰਪਨੀ 1 ਦੇ ਸਕਿਰਿਟਡ ਡ੍ਰੈਡਿਟਰਜ਼ ਅਤੇ ਅਟਾਸਕਿਰਿਟਡ ਡ੍ਰੈਡਿਟਰਜ਼ ਦੀਆਂ ਮੀਟਿੰਗਾਂ ਅਤੇ ਟਰਾਂਸਕਰ ਕੰਪਨੀ 1/ਬਿਨਕਾਰ ਕੰਪਨੀ 1 ਦੇ ਸਕਿਰਿਟਡ ਡ੍ਰੈਡਿਟਰਜ਼ ਅਤੇ ਅਟਾਸਕਿਰਿਟਡ ਡ੍ਰੈਡਿਟਰਜ਼ ਦੀਆਂ ਮੀਟਿੰਗਾਂ ਸਬੰਧਿਤ ਕਰਿਕਟ ਦਿੱਤਾ ਹੈ।
ਉਕਤ ਹੁਕਮਾਂ ਦੀ ਪਾਲਣਾ ਹਿੱਤ ਅਤੇ ਜਿਵੇਂ ਕਿ ਇਨ੍ਹਾਂ ਵਿਚ ਨਿਰਦੇਸ਼ ਦਿੱਤਾ ਗਿਆ ਹੈ, ਸੂਚਿਤ ਕੀਤਾ ਜਾਂਦਾ ਹੈ ਕਿ ਉਪਰੋਕਤ ਮੀਟਿੰਗਾਂ ਹੇਠਾਂ ਦਰਸਾਈ ਸਾਰਕੀ ਅਨੁਸਾਰ ਵੀਡੀਓ ਕਨਫਰੰਸਿੰਗ ('ਵੀਡੀਓ') ਰਾਹੀਂ ਕੀਤੀਆਂ ਜਾਣਗੀਆਂ ਅਤੇ ਯੋਗ ਭਾਗੀਦਾਰਾਂ ਨੂੰ ਸਾਰਕੀ ਵਿਚ ਦੱਸੇ ਸਮੇਂ 'ਤੇ ਆਪਣੀਆਂ ਸਬੰਧਿਤ ਮੀਟਿੰਗਾਂ ਵਿਚ ਹਾਜ਼ਰ ਹੋਣ ਦੀ ਚੋਣਕੀ ਕੀਤੀ ਜਾਂਦੀ ਹੈ।
ਮੀਟਿੰਗ ਦੀ ਸਾਰਕੀ
ਟਰਾਂਸਕਰ ਕੰਪਨੀ 1/ਬਿਨਕਾਰ ਕੰਪਨੀ 1 ਦੇ ਸਬੰਧ ਵਿਚ

Table with 4 columns: Srdi n, Meeetngs d, Dte and tme, Meeetngs d, Meeetngs d. Row 1: 1, Meeetngs d, 15/7/2023, 10:30 AM, Meeetngs d, Meeetngs d.

Heavy rains batter North; Army, NDRF teams step in

PM assures help to CMs of HP and Uttarakhand as landslides claim four lives in Shimla

PRESS TRUST OF INDIA
New Delhi, 10 July

Incessant rains wreaked havoc for a third consecutive day on Monday in parts of North India, particularly Himachal Pradesh, where landslides claimed four more lives, even as the Army and National Disaster Response Force (NDRF) teams stepped in to intensify the relief and rescue operations.

Prime Minister Narendra Modi spoke with chief ministers of Himachal Pradesh and Uttarakhand about the situation and assured them of all help and support from the central government, official sources said Monday.

"PM Modi also spoke with chief ministers of Himachal Pradesh and Uttarakhand, Sukhvinder Singh Sukhu and Pushkar Singh Dhami respectively, about the situation related to rainfall in their states. He assured all help and support from the Government of India," a source said.

As many as 39 NDRF teams were deployed in four north Indian states to tackle the situation, a senior officer said on Monday. While 14 (NDRF) teams were working in Punjab, a dozen were deployed in Himachal Pradesh, eight in Uttarakhand and five in Haryana, he said.

"The rescue operations are being undertaken as per the situation on ground and in coordination with the state authorities," an NDRF spokesperson said.

Meanwhile, in Punjab, the Army rescued 910 students and 50 others from a private university in the state after it was flooded.

In Himachal Pradesh, landslides claimed four more lives in Shimla and the Shimla-Kalka highway was blocked Monday morning, police said.

At least 16 people were killed in rain-related incidents in the state in the last two days, Chief

YAMUNA BREACHES DANGER MARK



The Yamuna in New Delhi crossed the danger mark of 205.33 metres on Monday evening, as levels rose to 205.4 metres after Haryana released more water into the river from the Hathnikund barrage

TOMATO PRICES HIT ₹200 A KILO MARK

PRESS TRUST OF INDIA
New Delhi, 10 July

Retail price of tomato has touched up to ₹200 per kg in some parts of the country, including Delhi, as incessant rains disrupted supplies, traders said and added that the rates of other vegetables have also firmed up.

Heavy rainfall in producing areas has led to waterlogging leading to the damage of tomato crop and other perishable vegetables grown below the soil especially onion, and ginger, they said.

As per the data maintained by the Consumer Affairs Ministry, the all-India average retail price of tomato was ruling at 104.38

per kg on Monday, with maximum price quoted was ₹200 per kg in Swai Madhopur and minimum was ₹31 per kg in Churu in Rajasthan.

Among metros, retail price of tomato was quoted highest at ₹149 per kg in Kolkata, followed by ₹135 per kg in Mumbai, ₹123 per kg in Chennai and ₹100 per kg in Delhi, the data showed.

Minister Sukhvinder Singh Sukhu said, adding the state has not witnessed such "widespread heavy rains" in the past 50 years.

Efforts were afoot to rescue 400 tourists and locals stranded at Chandertal and between Pagal and Teigli nallah in Lahaul and Spiti, he added.

Three people died after a landslide struck a house in Theog subdivision of Shimla on Monday

morning, police said.

Several rivers in north India are also in spate. The Yamuna, in New Delhi, crossed the danger mark of 205.33 metres on Monday.

According to the Central Water Commission's (CWC) flood-monitoring portal, the water level at the Old Railway Bridge had risen to 205.4 metres by 5 pm as Haryana released more water into the river from the Hathnikund bar-

rage in Yamunanagar. Delhi Chief Minister Arvind Kejriwal chaired a high-level meeting on Monday to discuss the waterlogging situation and rising level of the Yamuna, and asserted that there was no threat of flood as of now.

According to an official order issued on Monday, all schools run, aided or recognised by the Municipal Corporation of Delhi will remain closed on July 11.

IPL enterprise valuation rises 80% to hit \$15.4 bn

The league takes the top spot among Indian start-up valuations

SURAJEET DAS GUPTA
New Delhi, 10 July

The business enterprise value of the Indian Premier League (IPL) on a standalone basis has hit \$15.4 billion in 2023, an increase of 80 per cent over last year's value, says Houlihan Lokey Inc, a global investment bank based in New York. This is close to the valuation of Formula One, which is pegged at \$17.1 billion.

The business value has been calculated by using a variant of the income approach popularly known as discounted cash flow, which is the present value of all future cash flows of the IPL business.

IPL's enterprise value, when compared to Indian start-up valuations which have not gone for an IPO, puts it clearly on top. This is according to CB Insights June 2023, which has reduced the valuation of Byju's to \$11.5 billion (its earlier valuation was \$22 billion), followed by OYO (\$9 billion), Swiggy and Dream XI (\$8 billion).

Looked at from another perspective, the 15-year-old IPL is 16th in the global pecking order of start-up valuations. And in terms of market cap, it is 43rd among top-listed companies, higher than the market cap of Britannia Industries as on Monday.

Houlihan Lokey says that the sharp increase in the enterprise value of the IPL is because its media rights for 2023-28 have been grabbed by Jio Cinema and Disney-Star at a price which is three times higher than the previous five-year deal with Disney Star. With the increasing popularity of OTT platforms and the global reach of IPL, its valuation could go up even further, the investment bank says.


Harsh Talikoti, senior vice president, Houlihan Lokey, says: "The enterprise value of IPL has mirrored the growth of the Indian economy. While considering the valuation, we have also made future benchmarks of its revenues with the National Football League (NFL) and the English Premier League (EPL) to come to an overall picture."

The broadcasting fee paid by the companies to the Board of Control for



FAIR GAME

Brand value



Source: IPL Valuation Study 2023

Cricket in India (BCCI) per IPL match

puts it in the second slot amongst global sports entities, just behind NFL. While the broadcasting fee for NFL per match is \$35.1 million, it is \$14.4 million for the IPL, followed by Major League Baseball in the US (\$10.8 million), the English Premier League (\$9.2 million), BCCI's India international games (\$7.3 million), Germany's football association Bundesliga (\$3.8 million) and the National Basketball Association in the US (\$2.1 million).

The investment bank has also detailed IPL's brand valuation, and has pegged it at \$3.2 billion, up from \$1.8 billion last year. The good news is that brand valuations of all the teams (the Gujarat and Lucknow teams have been valued for the first time this year) have gone up. The sharpest rise was by Rajasthan Royals, which is up by 103 per cent. Royal Challengers has grown by 52 per cent, Kolkata Knight Riders by 48 per cent, Chennai Super Kings by 45 per cent, and Mumbai Indians by 34 per cent.

Nahar CAPITAL AND FINANCIAL SERVICES LIMITED
CIN : L45202PB2006PLC029968
Regd. Office : 375, Industrial Area-A, Ludhiana - 141003
Phone : 0161-2600701-705, Fax : 0161-2222942
E-mail : secncfs@owmnahar.com, Website : www.owmnahar.com

NOTICE TO SHAREHOLDERS

Notice is hereby given to the Shareholders of the Company pursuant to the provisions of Section 124(6) of the Companies Act, 2013 ("the Act") read with the Investor Education and Protection Fund Authority (Accounting, Audit, Transfer and Refund) Rules, 2016 ("the Rules") as amended from time to time. The Act and the Rules, inter alia, contain provisions for transfer of all shares in respect of which, the dividend has not been encashed/claimed by the shareholders for 7 (seven) consecutive years to the demat account of Investor Education and Protection Fund (IEPF) Authority.

In compliance to the requirements set out in the Act and the Rules, the Company has already dispatched the communication individually to the concerned shareholders at their registered addresses by post, whose equity shares are liable to be transferred to IEPF under the Rules, requesting them to claim the dividend by 31st August, 2023. The Company has also uploaded the complete details of such shareholders and shares due for transfer to the IEPF account on its website at the link: http://www.owmnahar.com/nahar_ci/pdf/pertaining-to-fy-2015-16.pdf. Shareholders are requested to refer to the link to verify the details of unclaimed dividends and the shares that are due to be transferred to the IEPF.

Notice is further given to all such shareholder(s) to forward the requisite documents as mentioned in the aforesaid communication to the Company or Registrar and Transfer Agent: M/s. Alanik Assignments Limited, Alanik House, 4E/2, Jhandewalan Extension, New Delhi-110055, on or before 31st August, 2023 with a request for claiming the unpaid dividend for the financial year 2015-16 onwards so that the shares are not transferred to IEPF. Shareholders are requested to note that in case no communication is received, the equity shares in respect of which the dividend remains unclaimed, shall be transferred by the Company to IEPF Authority as per IEPF Rules, without any further notice to the shareholders.

The shareholders may please note that the details uploaded by the Company on its website shall be deemed adequate notice in respect of issue of the duplicate share certificate(s) by the Company for the purpose of transfer of physical share(s) to the IEPF Authority.

Please note that, both the unclaimed dividend and the shares transferred to the IEPF including all the benefits accruing on such shares, if any, can be claimed back from the IEPF Authority, after following the procedure prescribed by the Rules by making an application electronically (Form IEPF-5). Shareholders can also refer to the details available on www.iepf.gov.in in this regard. No claim shall lie against the Company with respect to the unclaimed dividends and shares transferred to the IEPF Authority pursuant to the Rules.

In case shareholders have any query on the subject matter and the Rules, they may contact the Compliance Officer at 0161-5066223 or write an email at: secncfs@owmnahar.com or Company's Registrar and Transfer Agent at Tel. 011-42541234, e-mail: rtat@alanik.com.

For Nahar Capital and Financial Services Limited

Place: Ludhiana Sd/-
Dated: 10.07.2023 Anjali Modgil
Company Secretary & Compliance Officer

NAVA Nava Limited
(formerly Nava Bharat Ventures Limited)
Corporate Identity No.: L27101TG1972PLC001549
Regd. Office: 'Nava Bharat Chambers', 6-3-1109/1, Raj Bhavan Road, Hyderabad-500082, Telangana. Tel.Nos.:040-23403501/40345999; e-Fax No.:080-6688 6121
Email ID: investorservices@navalimited.com; Website: www.navalimited.com

NOTICE OF 51st ANNUAL GENERAL MEETING (AGM) ALONG WITH E-VOTING AND OTHER INFORMATION

NOTICE is hereby given that, pursuant to provisions of the Companies Act, 2013 and Rules made thereunder read with the circulars issued by the Ministry of Corporate Affairs (MCA) and the Securities and Exchange Board of India (SEBI) allowing the companies to hold their AGMs through Video Conferencing (VC) or Other Audio Visual Means (OAVM), the 51st AGM of the Company is scheduled to be held on Friday, the 4th day of August, 2023 at 10.00 a.m. (IST) through VC in compliance with the aforesaid circulars.

Pursuant to the above said circulars, the notice and explanatory statement thereto, together with annual report for FY 2022-23 are being e-mailed to the members and are also made available on the websites of the Company at www.navalimited.com and the Stock Exchanges (BSE and NSE).

Pursuant to the applicable provisions of the Companies Act, 2013 read with Rules made thereunder and the Listing Regulations, the Company is providing remote e-voting facility before the AGM as well as e-voting facility during the AGM. The members may cast their votes using the remote e-voting platform provided by National Securities Depository Limited (NSDL) as per the calendar given below:

1	Cut-off date for voting by the members and participation in AGM through VC. (The members of the record as on cut-off date would be eligible to participate in remote e-voting and e-voting facility during the AGM)	Monday, July 24, 2023
2	Record date for Dividend (if approved by the members)	Monday, July 24, 2023
3	Book closure dates	From July 25, 2023 to August 04, 2023 (both days inclusive)
4	Remote e-voting period will commence on	July 31, 2023 at 9.00 a.m. (IST)
5	Remote e-Voting period will end on	August 03, 2023 at 5.00 p.m. (IST)
6	Starting time for e-voting on the date of and during AGM	August 04, 2023 from 9.30 a.m. (IST) The closure time for e-voting will be announced in the AGM.
7	Day, date & time of AGM	Friday, August 04, 2023 at 10.00 a.m. (IST)
8	Service provider for e-voting platform & AGM through VC	National Securities Depository Limited ("NSDL")
9	Website of the service provider (NSDL) for e-voting	www.evoting.nsdl.com
10	Name, designation, e-mail id and phone no. of the person responsible to address the grievance in connection with e-voting facility	Contact NSDL helpdesk by sending a request at evoting@nsdl.in or call at 022-4886 7000 and 022-2499 7000 Mr. VSN Raju, Company Secretary & Vice President NAVA LIMITED, Tel. 040-2340 3501; email: vsr.raju@navalimited.com

The members who have not registered/updated their email addresses with the Company/RTA or Depository Participants are hereby requested to register/update their email IDs with the respective Depository Participants or with KFin Technologies Limited (the Company's RTA) to cast their vote(s) through the remote e-voting system before the AGM or through e-voting during the AGM. The members may refer the AGM Notice for the detailed procedure on remote e-voting, e-voting during the AGM and participation in the AGM.

Notes:

- All the businesses shall be transacted only through remote e-voting before the AGM and voting by electronic means during the AGM.
- A member whose name is recorded in the register of members or in the register of beneficiary owners maintained by Depositories as on the cut-off date only shall be entitled to cast vote through the remote e-voting or e-voting.
- A member may participate in the AGM through VC even after exercising his/her right to vote through remote e-voting but shall not be allowed to vote again in the AGM.
- Members who would like to express their views or ask questions during the AGM may register themselves as a speaker by sending their request from their registered email address mentioning their name, DP ID and Client ID / folio number, PAN, mobile number at investorservices@navalimited.com from July 12, 2023 (9.00 a.m. IST) to July 24, 2023, (5.00 p.m. IST). Those members who have registered themselves as a speaker will only be allowed to express their views/ask questions during the AGM. The Company reserves the right to restrict the number of speakers depending on the availability of time for the AGM.

//By Order//

For **NAVA LIMITED**
(Formerly Nava Bharat Ventures Limited)
Place : Hyderabad VSN Raju
Date : July 10, 2023 Company Secretary & Vice President

Business Standard
EV
DIALOGUES
in association with
CHARGE ZONE **BILLIONE**
POWERING THE FUTURE

HIGHWAY TO GREEN GROWTH: ROLE OF EVs

July 18 | Taj Mahal, New Delhi



Chief Guest

Nitin Gadkari
Union Minister for
Road Transport & Highways

In a fireside chat with
Nivedita Mookerji
Executive Editor, Business Standard

Session 1

How to make EVs mainstream by 2030?

Session 2

Becoming atmanirbhar in EVs

Participation by invitation only
For invites, register at bit.ly/bs-ev or write to lalit.saini@bsmail.in



Association Partner



Webcast Partner



Business Standard
Insight Out

[business-standard.com](https://www.business-standard.com) [bsindia](https://www.bsindia.com)

[business-standard.com](https://www.business-standard.com)

Opinion,
Monday to
Saturday

To book your copy,
sms **reachbs** to **57575** or
email **order@bsmail.in**

Business Standard
Insight Out